

## ਖੁਦਾ ਦਾ ਨਾਂਅ ਕੀ ਹੈ?

ਅੰਗ੍ਰੇਜ਼ੀ ਦੇ “god” ਸ਼ਬਦ ਦਾ ਮਤਲਬ ਹੈ ਜੋ ਬੰਦਗੀ ਦੇ ਯੋਗ ਹੈ। ਇਸਦੇ ਅੱਖਰਾਂ ਨੂੰ ਵੱਡੇ ਜਾਂ ਕੈਪਿਟਲ ਕਰ ਦੇਣ ਨਾਲ ਇਸ ਦਾ ਅਰਥ ਸੱਚਾ ਅਤੇ ਜਿੰਦਾ ਖੁਦਾ ਬਣ ਜਾਂਦਾ ਹੈ। ਹੋਰ ਵੀ ਹਨ ਜਿਨ੍ਹਾਂ ਨੂੰ ਲੋਕ ਦੇਵਤੇ ਕਹਿੰਦੇ ਜਾਂ ਮੰਨਦੇ ਹਨ ‘ਪਰ ਸਾਡੇ ਭਾਣੇ ਇੱਕੋ ਪਰਮੇਸ਼ੁਰ ਹੈ ਜੋ ਪਿਤਾ ਹੈ ਜਿਸ ਤੋਂ ਸੱਭੇ ਕੁਝ ਹੋਇਆ ਹੈ ਅਤੇ ਅਸੀਂ ਉਹ ਦੇ ਲਈ ਹਾਂ’ (1 ਕੁਰਿੰਧੀਆਂ 8: 5, 6)। ਸੁਰਗੀ ਖੁਦਾ ਨੇ ਆਪਣਾ ਨਿੱਜੀ ਨਾਂਅ ਕੂਚ 3: 15 ਵਿਚ ਦੱਸਿਆ ਹੈ: ‘‘ਯਹੋਵਾਹ [YHWH] … ਸਦਾ ਤਕ ਮੇਰਾ ਨਾਂਅ ਇਹੀ ਰਹੇਗਾ, ਪੀੜ੍ਹੀ-ਪੀੜ੍ਹੀ ਵਿਚ ਮੇਰੀ ਯਾਦ ਇਸ ਨਾਲ ਕੀਤੀ ਜਾਏਗੀ।’’ ਇਹ ਤਾਂ ਕੋਈ ਨਹੀਂ ਜਾਣਦਾ ਕਿ ਖੁਦਾ ਨੇ ਇਨ੍ਹਾਂ ਚਾਰ ਅੱਖਰਾਂ ‘‘YHWH’’ (ਯਹੋਵਾਹ) ਦਾ ਉੱਚਾਰਣ ਕਿਵੇਂ ਕੀਤਾ (ਤਕਨੀਕੀ ਤੌਰ 'ਤੇ ਇਸ ਨੂੰ ‘‘Tetragrammaton’’ ਭਾਵ ਚਾਰ ਵਰਣੀ ਆਖਿਆ ਜਾਂਦਾ ਹੈ); ਪਰ ਉਨ੍ਹਾਂ ਦਾ ਅਰਥ ਪੂਰੀ ਤਰ੍ਹਾਂ ਸਮਝ ਆਉਂਦਾ ਹੈ।

ਜੇ ਇਸ ਦਾ ਉੱਚਾਰਣ ‘‘ਯਹੋਵਾਹ’’ ਸੀ ਤਾਂ ਇਸਦਾ ਮਤਲਬ ਹੈ ਕਿ ‘‘ਉਹ ਹੋਣ ਦਾ ਸਬੱਬ ਬਣਦਾ ਹੈ’’ ਜੋ ਕਿ ਖੁਦਾ ਦੀ ਸਿਰਜਣਹਾਰ ਸ਼ਕਤੀ ਦਾ ਐਲਾਨ ਹੈ। ਖੁਦਾ ਦਾ ਸੁਕਰ ਹੈ ਕਿ ਉਹ ਅਜਿਹਾ ਹੈ! ਅਸੀਂ ਜਿੰਦਾ ਹੋਣ ਕਰਕੇ ਅਨੰਦ ਕਰਦੇ ਹਾਂ ਅਤੇ ਸਾਨੂੰ ਪਤਾ ਹੈ ਕਿ ਉਸਦੀ ਸਿਰਜਣਹਾਰ ਸ਼ਕਤੀ ਦੇ ਬਗੈਰ ਸਾਡਾ ਵਜੂਦ ਨਹੀਂ ਹੋ ਸਕਦਾ ਸੀ। ‘‘ਅਨਾਦੀ ਪਰਮੇਸ਼ੁਰ ਤੇਰਾ ਧਾਮ ਹੈ, ਅਤੇ ਹੇਠਾਂ ਸਨਾਤਨ ਭੁਜਾਂ ਹਨ’’ (ਵਿਵਸਥਾਸਾਰ 33: 27)।

ਇਨ੍ਹਾਂ ਚਾਰ ਅੱਖਰਾਂ ਦਾ ਉੱਚਾਰਣ ‘‘ਯਾਹਵੇਹ’’ ਸੀ ਤਾਂ ਇਸਦਾ ਅਰਥ ਹੈ ਕਿ ‘‘ਉਹ ਰਹੇਗਾ’’ ਜੋ ਆਪਣੇ ਆਪ ਵਿਚ ਹੋਣ ਅਤੇ ਆਪਣੇ ਆਪ ਤੇ ਨਿਰਭਰ ਹੋਣ ਦੀ ਉਹਦੀ ਅਸੀਂਮਤਾ ਦਾ ਐਲਾਨ ਹੈ। ‘‘ਮੈਥੋਂ ਬਿਨਾ ਹੋਰ ਕੋਈ ਪਰਮੇਸ਼ੁਰ ਨਹੀਂ’’ (ਯਸਾਯਾਹ 44: 6)। ‘‘ਆਦਿ ਤੋਂ ਅੰਤ ਤੀਕ ਤੂੰ ਹੀ ਪਰਮੇਸ਼ੁਰ ਹੈ’’ (ਜ਼ਬੂਰ 90: 2)। ਆਪਣੀ ਸੀਮਤ ਸਮਝ ਨਾਲ ਅਸੀਂ ਇਸ ਗੱਲ ਨੂੰ ਸਮਝਾ ਨਹੀਂ ਸਕਦੇ ਕਿ ਉਹ ਵਜੂਦ ਵਿਚ ਕਿਵੇਂ ਆਇਆ (ਇਬਰਾਨੀਆਂ 11: 6), ਪਰ ਅਸੀਂ ਖੁਦਾ ਦਾ ਸੁਕਰ ਕਰਦੇ ਹਾਂ ਕਿ ਉਹ ਸੀ, ਹੈ ਅਤੇ ਰਹੇਗਾ! ਆਪਣੇ ਨਾ ਪ੍ਰਤਮ ਹੋਣ ਦੀ ਸਾਡੀ ਉਮੀਦ ਓਸੇ ਦੇ ਕਾਰਣ ਹੈ। ਜੇ ਉਸਦਾ ਵਜੂਦ ਬਣਿਆ ਰਹਿੰਦਾ ਹੈ ਅਤੇ ਉਹ ਸਾਡੇ ਨਾਲ ਪਿਆਰ ਕਰਦਾ ਹੈ, ਤਾਂ ਇਹ ਉਮੀਦ ਹੈ ਕਿ ਅਸੀਂ ਵੀ ਸਦਾ ਤਕ ਰਹਾਂਗੇ। ‘‘ਇਸ ਕਰਕੇ ਜੋ ਮੈਂ ਜੀਉਂਦਾ ਹਾਂ ਤੁਸੀਂ ਵੀ ਜੀਓਗੇ’’ (ਯੂਹੰਨਾ 14: 19)।

ਬਾਈਬਲ ਮੁਤਾਬਕ, ਮਨੁੱਖਾਂ ਵਿਚ ਹੱਦਾਹ ਨੇ ਕਇਨ ਦੇ ਪੈਦਾ ਹੋਣ ਤੇ ਸਭ ਤੋਂ ਪਹਿਲਾਂ ਖੁਦਾ ਦਾ ਨਿੱਜੀ ਨਾਂਅ ਲੈ ਕੇ ਆਖਿਆ ਸੀ, ‘‘ਮੈਂ ਇਕ ਮਨੁੱਖ ਯਹੋਵਾਹ [YHWH] ਕੋਲੋਂ ਪ੍ਰਾਪਤ ਕੀਤਾ’’ (ਉਤਪਤ 4: 1)। ਉਸਦੇ ਪੋਤੇ ਏਨੋਸ਼ ਨੇ YHWH ਨਾਂਅ ਪੁਕਾਰਿਆ ਸੀ (ਉਤਪਤ 4: 26)। ਅਬਗਾਹਾਮ, ਇਸਹਾਕ, ਯਾਕੂਬ ਅਤੇ ਹੋਰਨਾਂ ਨੇ YHWH ਦਾ ਨਾਂਅ

ਲਿਆ ਸੀ (ਉਤਪਤ 14:22; 15:2; 24:27; 26:28; 27:27; 28:16; 30:24; 31:49), ਪਰ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ‘‘YHWH’’ ਦੇ ਚਾਰ ਅੱਖਰਾਂ ਵਿਚ ਪਾਏ ਜਾਣ ਵਾਲੇ ਵੱਡੇ ਅਰਥ ਦਾ ਗਿਆਨ ਨਹੀਂ ਸੀ ( ਵੇਖੋ ਵਿਵਸਥਾਸਾਰ 6:3)। ਮੂਸਾ ਪਹਿਲਾ ਸ਼ਬਦ ਸੀ ਜਿਸ ਤੇ ਚਾਰ ਵਰਣੀ ਅੱਖਰ ਅਰਥਾਤ ‘‘ਮੈਂ ਜੋ ਹਾਂ ਸੋ ਹਾਂ’’ ਜਾਂ ‘‘ਮੈਂ ਹਾਂ ਕਿਉਂਕਿ ਮੈਂ ਹਾਂ’’ ਦੀ ਅਹਿਮੀਅਤ ਜਾਹਿਰ ਕੀਤੀ ਗਈ (ਕੁਚ 3: 14)। ਪੱਥਰ ਤੇ ਆਪਣੇ ਹੱਥ ਨਾਲ ਲਿਖਣ ਵੇਲੇ ਭੁਦਾ ਨੇ ਇਸ ਪਵਿੱਤਰ ਨਾਅ ਦਾ ਭੈ ਰੱਖਣ ਦੀ ਸਲਾਹ ਦਿੱਤੀ ਸੀ, ‘‘ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਵਿਅਰਥ ਨਾ ਲੈ ਕਿਉਂਕਿ ਜਿਹੜਾ ਉਸ ਦਾ ਨਾਮ ਵਿਅਰਥ ਲੈਂਦਾ ਹੈ ਯਹੋਵਾਹ ਉਸ ਨੂੰ ਬੇਦੋਸਾ ਨਾ ਠਹਿਰਾਵੇਗਾ’’ (ਕੁਚ 20:7)।

ਇਸ ਨਾਂ ਦੇ ਬਿਲਾਫ਼ ਬੋਲਣ ਵਾਲੇ ਇਕ ਆਦਮੀ (ਲੇਵੀਆਂ 24: 11, 16) ਨੂੰ ਪੱਥਰ ਮਾਰ-ਮਾਰ ਕੇ ਮਾਰ ਦਿੱਤਾ ਗਿਆ ਸੀ। ਇਸ ਘਟਨਾ ਨਾਲ ਇਹ ਅੰਧਵਿਸ਼ਵਾਸ ਪੈਦਾ ਹੋ ਗਿਆ ਸੀ ਕਿ ‘‘ਉਹ ਨਾਮ’’ ਐਨਾ ਪਵਿੱਤਰ ਹੈ ਕਿ ਉਹ ਇਨਸਾਨ ਦੀ ਜ਼ਬਾਨ 'ਤੇ ਨਹੀਂ ਆਉਣਾ ਚਾਹੀਦਾ। ਪਰ ਭੁਦਾ ਨੇ ਆਪਣਾ ਨਾਂ ਨਾ ਪੁਕਾਰਨ ਦੀ ਗੱਲ ਨਹੀਂ ਆਖੀ ਸੀ, ਉਸ ਨੇ ਤਾਂ ਸਿਰਫ਼ ਇਹ ਕਿਹਾ ਸੀ ਕਿ ਇਸ ਨੂੰ ਪਵਿੱਤਰ ਮੰਨਿਆ ਜਾਵੇ। ਭਾਵੇਂ ਇਬਰਾਨੀਆਂ ਨੂੰ ਪਵਿੱਤਰ ਲਿਖਤ ਵਿਚ ‘‘YHWH’’ ਨਾਮ ਆਉਣ ਤੇ ਉਹਦੇ ਬਦਲ ਦੇ ਰੂਪ ਵਿਚ ‘‘ਪ੍ਰਭੂ’’ ਸ਼ਬਦ ਦੀ ਆਦਤ ਹੋ ਗਈ ਸੀ। ਨਤੀਜੇ ਵਜੋਂ ਸਹੀ ਬੋਲਿਆ ਜਾਣਾ ਜਿਸਨੂੰ ਪਹਿਲਾਂ ਲੋਕ ਜਾਣਦੇ ਸਨ ਮਨੁੱਖ ਦੇ ਸ਼ਬਦਕੋਸ਼ 'ਚੋਂ ਮਿਟ ਗਿਆ। ਹੁਣ ਕਿਸੇ ਨੂੰ ਪਤਾ ਨਹੀਂ ਕਿ ਮੂਲ ਰੂਪ ਵਿਚ ਭੁਦਾ ਨੇ ਮੂਸਾ ਨੂੰ ਕਹੇ ਚਾਰ ਅੱਖਰ ਕਿਵੇਂ ਬੋਲੇ ਸਨ।

ਅਪਣੇ ਪੁੱਤਰ ਨੂੰ ਸੰਸਾਰ ਵਿਚ ਭੇਜਦਿਆਂ ਪਿਤਾ ਨੂੰ ਇਹ ਚੰਗਾ ਲੱਗਾ ਕਿ ‘‘ਸੱਭੋ ਪੁੱਤਰ ਦਾ ਆਦਰ ਕਰਨ ਜਿਸ ਤਰ੍ਹਾਂ ਪਿਤਾ ਦਾ ਆਦਰ ਕਰਦੇ ਹਨ’’ (ਯੂਹੰਨਾ 5:23)। ਅਜਿਹਾ ਨਾ ਕਰਨ ਦਾ ਮਤਲਬ ਪਿਤਾ ਦਾ ਅਪਮਾਨ ਕਰਨਾ ਸੀ। ਜਿਸ ਕਰਕੇ ਹੁਣ ਨਵੇਂ ਨੇਮ ਵਿਚ ਹਰ ਗੱਲ ‘‘ਪ੍ਰਭੂ ਯਿਸੂ ਦੇ ਨਾਂ ਨਾਲ’’ ਵਿਚ ਕੀਤੀ ਜਾਣੀ ਜ਼ਰੂਰੀ ਹੈ (ਕੁਲੱਸੀਆਂ 3: 17)। ਪਿਤਾ ਨੂੰ ਇਹ ਭਾਇਆ ਕਿ ਮਸੀਹੀ ਯੁੱਗ ਵਿਚ ‘‘YHWH’’ ਦੀ ਥਾਂ ਯਿਸੂ ਦਾ ਨਾਂ ਹੋਵੇ, ਜੋ ‘‘ਸਭਨਾਂ ਨਾਵਾਂ ਤੋਂ ਉੱਤਮ ਹੈ’’ (ਫਿਲਿਪੀਆਂ 2: 9)।

ਇਸ ਨਵੇਂ ਯੁੱਗ ਦੇ ਪਹਿਲੇ ਹੀ ਦਿਨ, ਭੁਦਾ ਦੀ ਪ੍ਰੇਰਣਾ ਪਾਏ ਹੋਏ ਪਤਰਸ ਨੇ ਤੌਬਾ ਕਰਨ ਅਤੇ ਬਪਤਿਸਮਾ ਲੈਣ ਦਾ ਹੁਕਮ ‘‘YHWH’’ ਦੇ ਅਖਤਿਆਰ ਨਾਲ ਨਹੀਂ ਬਲਕਿ ‘‘ਯਿਸੂ ਮਸੀਹ ਦੇ ਨਾਂ’’ ਨਾਲ ਦਿੱਤਾ ਸੀ (ਰਸੂਲਾਂ ਦੇ ਕੰਮ 2:38)। ਸਾਮਰੀਆਂ ਵਿਚ YHWH ਦੇ ਨਾਂ ਨਾਲ ਨਹੀਂ ਬਲਕਿ ‘‘ਯਿਸੂ ਦੇ ਨਾਮ’’ 'ਚ ਪ੍ਰਚਾਰ ਕੀਤਾ ਸੀ (ਰਸੂਲਾਂ ਦੇ ਕੰਮ 8: 12)। ਸਰਮੁੱਚ ਮਨੁੱਖਾਂ ਵਿਚ ‘‘ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ’’ (ਰਸੂਲਾਂ ਦੇ ਕੰਮ 4: 12)।

ਭੁਦਾ ਦੇ ਨਾਂ ਦੇ ਰੂਪ ਵਿਚ ‘‘YHWH’’ ਦੇ ਚਾਰ ਅੱਖਰਾਂ ਦੀ ਲਿਪੀ ਤੋਂ ਪਹਿਲਾਂ ਇਬਰਾਨੀ ਭਾਸ਼ਾ ਦੇ ਵਿਦਵਾਨ ਇਸ ਨੂੰ YHWH ਲਿਖਦੇ ਸਨ। ਸਦੀਆਂ ਤਕ ਇਸ ਸ਼ਬਦ ਦੇ ਉੱਚਾਰਣ ਤੋਂ ਬਚਣ ਲਈ ‘‘ਪ੍ਰਭੂ’’ ਸ਼ਬਦ ਦੀ ਵਰਤੋਂ ਹੁੰਦੀ ਰਹੀ! ਉਸ ਦੌਰਾਨ ਸੰਨ 1518 ਵਿਚ ਪੇਟਰਸ ਗਲਿਟਿਨਸ ਦੇ ਮਨ ਵਿਚ ਸ਼ਬਦਾਂ ਨੂੰ ਮਿਲਾਉਣ ਦਾ ਵਿਚਾਰ ਆਇਆ ਸੀ। ਉਸ ਨੇ ‘‘ਪ੍ਰਭੂ’’ ਲਈ ਇਬਰਾਨੀ ਸ਼ਬਦ ਦੇ ਸੁਰ ਲੈ ਕੇ ਉਨ੍ਹਾਂ ਨੂੰ ‘‘JHVH’’ ਅੱਖਰਾਂ ਵਿਚ ਮਿਲਾ ਦਿੱਤਾ। ਚਾਰ ਅੱਖਰਾਂ ਵਿਚ ‘‘e’’, ‘‘o’’ ਅਤੇ ‘‘a’’ ਮਿਲਾਉਣ ਨਾਲ ਪਹਿਲੀ ਵਾਰ

Jehovah ਸ਼ਬਦ ਲਿਖਿਆ ਗਿਆ ਸੀ। ਅੱਜ ਦੇ ਬਹੁਤ ਸਾਰੇ ਭਲਿਆਂ ਲੋਕਾਂ ਨੂੰ ਇਹ ਸਮਝ ਨਹੀਂ ਹੈ ਕਿ ‘‘Jehovah’’ ਸ਼ਬਦ ਬਾਈਬਲ ਦਾ ਨਹੀਂ ਹੈ। ਇਹ ਆਦਮੀ ਦਾ ਬਣਾਇਆ ਹੋਇਆ ਦੋ ਨਸਲਾ ਸ਼ਬਦ ਹੈ ਜਿਸਦਾ 1518ਈ. ਤੋਂ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ।<sup>1</sup>

1931 ਵਿਚ ‘‘ਇੰਟਰਨੈਸ਼ਨਲ ਬਾਈਬਲ ਸਟੁਡੈਂਟਸ’’ ਨਾਂ ਦੇ ਇਕ ਬੇਹੱਦ ਜੋਸ਼ੀਲੇ, ਗੁਮਰਾਹ ਫਿਰਕੇ (ਕੋਲੰਬਸ, ਓਹਾਇਓ ਦੀ ਇਕ ਸਭਾ 'ਚ) ਨੇ ਆਪਣਾ ਨਾਂ ਬਦਲ ਕੇ ‘‘Jehovah’s Witnesses’’ (ਭਾਵ ਯਹੋਵਾਹ ਦੇ ਗਵਾਹ) ਰੱਖ ਲਿਆ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਬਾਈਬਲ ਤੋਂ ਬਾਹਰ ਦਾ ਸ਼ਬਦ ਲਾ ਰਹੇ ਹਨ, ਪਰ ਉਹ ‘‘Jehovah’’ ਨਾਂ ਨੂੰ ਕਿਸੇ ਵੀ ਹੋਰ ਨਾਂ ਤੋਂ ਵੱਧ ਕੇ ਇੱਜਤ ਕਰਨ ਲੱਗੇ। ਉਨ੍ਹਾਂ ਨੇ ਜਿਸੂ ਤੋਂ ਵੱਧ ਕੇ ਯਹੋਵਾਹ ਨਾਂ ਨੂੰ ਵਡਿਆਈ ਦੇਣੀ ਚਾਹੀ। ਭਾਵੇਂ ‘‘YHWH’’ ਸ਼ਬਦ ਜਿਸ ਤੋਂ ‘‘Jehovah’’ ਸ਼ਬਦ ਲਿਆ ਗਿਆ ਸੀ, ਪੁਰਾਣੇ ਨੇਮ ਵਿਚ ਭਾਵੇਂ 6823 ਵਾਰ ਦੇ ਕਰੀਬ ਮਿਲਦਾ ਹੈ, ਪਰ ਨਵੇਂ ਨੇਮ ਵਿਚ ਇਹ ਸ਼ਬਦ ਇਕ ਵਾਰ ਵੀ ਨਹੀਂ ਮਿਲਦਾ। ਯਹੋਵਾਹ'ਜ਼ ਵਿਟਨੈਸ ਪੂਰੀ ਬਾਈਬਲ ਤੇ ਚੱਲਣ ਦਾ ਦਾਅਵਾ ਕਰਦੇ ਹਨ ਇਸ ਲਈ ਉਹ ਇਸ ਗੱਲ ਤੋਂ ਪਰੋਸ਼ਾਨ ਹੋ ਗਏ ਕਿ ਨਵੇਂ ਨੇਮ ਦੇ ਕਿਸੇ ਵੀ ਲੇਖਕ ਨੇ ‘‘Jehovah’’ ਸ਼ਬਦ ਦੀ ਵਰਤੋਂ ਨਹੀਂ ਕੀਤੀ। ਇਸ ਪਰੋਸ਼ਾਨੀ ਤੋਂ ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਬਾਈਬਲ ਦੇ ਅਨੁਵਾਦ ਕਰਕੇ ਰਾਹਤ ਮਿਲੀ ਜਿਸ ਵਿਚ ਉਨ੍ਹਾਂ ਨੇ ਨਵੇਂ ਨੇਮ ਦੇ ਆਪਣੇ ਅਨੁਵਾਦ ਵਿਚ 237 ਵਾਰੀ ‘‘ਯਹੋਵਾ’’ ਨਾਂ ਬੋਸ਼ਰਮੀ ਨਾਲ ਜੋੜ ਦਿੱਤਾ।

ਖੁਦਾ ਨੂੰ ਜੋ ਇਹ ਚਾਹੁੰਦਾ ਹੈ ਕਿ ਮਸੀਹੀ ਯੁੱਗ ਵਿਚ ਸਭ ਲੋਕ ਉਹਦੇ ਪੁੱਤਰ ਨੂੰ ਵਡਿਆਈ ਦੇਣ, ਅਜਿਹੀਆਂ ਹੁਸ਼ਿਆਰੀਆਂ ਨਾਲ ਖੁਸ਼ ਨਹੀਂ ਕੀਤਾ ਜਾ ਸਕਦਾ, ਉਸ ਨੇ ਨਵੇਂ ਨੇਮ ਜਿਵੇਂ ਚਾਹਿਆ ਸੀ ਉਵੇਂ ਲਿਖ ਕੇ ਦੇ ਦਿੱਤਾ ਸੀ, ਜਿਸ ਵਿਚ ਉਸਨੇ ਹਰ ਗੱਲ ਵਿਚ ਆਪਣੇ ਪੁੱਤਰ ਨੂੰ ਪਹਿਲ ਦਿੱਤੀ ਹੈ (ਕੁਲੱਸੀਆਂ 1: 18)। ਖੁਦਾ ਅੱਜ ਸਭ ਲੋਕਾਂ ਤੋਂ ਚਾਹੁੰਦਾ ਹੈ ਕਿ ਉਹ ਆਪਣੇ ਆਪ ਨੂੰ ‘‘ਮਸੀਹੀ’’ ਅਖਵਾ ਕੇ ਮਸੀਹ ਦੇ ਨਾਂ ਨੂੰ ਵਡਿਆਈ ਦੇਣ (1 ਪਤਰਸ 4: 16)। ‘‘ਮਸੀਹੀ’’ ਕਹੇ ਬਗੈਰ ‘‘ਮਸੀਹੀ’’ ਨਹੀਂ ਆਖਿਆ ਜਾ ਸਕਦਾ। ਹੁਣ ਸਭ ਲਈ ਹਕਮ ਹੈ ਕਿ ਉਹ ‘‘ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿਚ ਪਰਮੇਸ਼ੁਰ ਅਰਥਾਤ ਪਿਤਾ ਦਾ ਸਦਾ ਧੰਨਵਾਦ ਕਰਨ’’ (ਅਫਸੀਆਂ 5: 20)।

#### ਟਿੱਪਣੀਆਂ

<sup>1</sup> ਐ. ਥੀ. ਡੇਵਿਡਸਨ, ਇ ਬਿਚਲੋਜੀ ਆਫ ਦ ਇਲਡ ਟੈਸਟਾਮੈਂਟ (ਨਿਊ ਯਾਰਕ: ਸਕ੍ਰਿਬਨਰ, 1926) 47. ਪੋਰਟ ਗਲੇਰੀਨਸ ਲਿਚ ਦਸਵੇਂ ਦਾ ਮੰਨਣ ਵਾਲਾ ਸੀ।